



ਤੁਰੰਤ ਰਿਲੀਜ਼ ਲਈ

### ਅੱਪਡੇਟ 3: ਸਿਟੀ ਆਫ ਬ੍ਰੈਂਪਟਨ, COVID-19 ਤੋਂ ਬਚਾਅ ਲਈ ਸਿਹਤ ਅਤੇ ਸੁਰੱਖਿਆ ਸਬੰਧੀ ਵਾਧੂ ਉਪਾਅ ਕਰ ਰਹੀ ਹੈ – ਸਿਟੀ ਹਾਲ ਅਤੇ ਫੈਸਿਲਿਟੀਜ਼ ਬੰਦ ਕੀਤੀਆਂ ਗਈਆਂ ਹਨ, ਕਾਰਜਕਰਮ ਅਤੇ ਪ੍ਰੋਗਰਾਮ ਰੱਦ ਕੀਤੇ ਗਏ ਹਨ

ਬ੍ਰੈਂਪਟਨ, ਓਨਟੈਰੀਓ (13 ਮਾਰਚ, 2020) – ਪੀਲ ਨੂੰ ਸੁਰੱਖਿਅਤ ਰੱਖਣ ਲਈ, COVID-19 (ਸੀ.ਓ.ਵੀ.ਆਈ.ਡੀ.-19) ਸਬੰਧੀ ਵਾਧੂ ਸਾਵਧਾਨੀਆਂ ਬਾਰੇ, ਪੀਲ ਪਬਲਿਕ ਹੈਲਥ (Peel Public Health) ਦੀ ਅੱਜ ਦੀ ਘੋਸ਼ਣਾ ਤੋਂ ਬਾਅਦ, ਸਿਟੀ ਆਫ ਬ੍ਰੈਂਪਟਨ ਨੇ ਸਾਡੇ ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਦੀ ਸੁਰੱਖਿਆ ਵਿੱਚ ਮਦਦ ਲਈ ਸੇਵਾਵਾਂ ਅਤੇ ਪ੍ਰੋਗਰਾਮਿੰਗ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ।

#### ਸਿਟੀ ਵੱਲੋਂ ਸੰਚਾਲਿਤ ਕੀਤੇ ਜਾਣ ਵਾਲੇ ਕਾਰਜਕਰਮ

14 ਮਾਰਚ ਅਤੇ 5 ਅਪ੍ਰੈਲ ਦੇ ਵਿਚਕਾਰ, ਸਿਟੀ ਵੱਲੋਂ ਸੰਚਾਲਿਤ ਕੀਤੇ ਜਾਣ ਵਾਲੇ ਸਾਰੇ ਕਾਰਜਕਰਮ ਰੱਦ ਕਰ ਦਿੱਤੇ ਗਏ ਹਨ। ਸਿਟੀ ਦੀਆਂ ਫੈਸਿਲਿਟੀਜ਼ ਵਿੱਚ ਹੋਣ ਵਾਲੇ ਸਾਰੇ ਭਾਈਚਾਰਕ ਕਾਰਜਕਰਮ ਵੀ ਇਸ ਮਿਆਦ ਦੇ ਦੌਰਾਨ ਰੱਦ ਕੀਤੇ ਜਾਣਗੇ।

#### ਰੇਕ੍ਰੀਏਸ਼ਨ ਪ੍ਰੋਗਰਾਮਿੰਗ ਅਤੇ ਮਾਰਚ ਬ੍ਰੇਕ ਕੈਂਪਸ

ਮਾਰਚ ਬ੍ਰੇਕ (March Break) ਪ੍ਰੋਗਰਾਮਿੰਗ ਰੱਦ ਕਰ ਦਿੱਤੀ ਗਈ ਹੈ। ਇਹ ਤਬਦੀਲੀ ਸੋਮਵਾਰ, 16 ਮਾਰਚ ਤੋਂ ਪ੍ਰਭਾਵੀ ਹੋਵੇਗੀ। ਇਸਤੋਂ ਇਲਾਵਾ, 16 ਮਾਰਚ ਤੋਂ 5 ਅਪ੍ਰੈਲ ਤੱਕ ਰੇਕ੍ਰੀਏਸ਼ਨ ਪ੍ਰੋਗਰਾਮਿੰਗ ਰੱਦ ਕਰ ਦਿੱਤੀ ਗਈ ਹੈ। ਪੂਰਾ ਰਿਫੰਡ ਦਿੱਤਾ ਜਾਵੇਗਾ। ਕਿਰਪਾ ਕਰਕੇ ਹੋਰ ਜਾਣਕਾਰੀ ਲਈ [reconnects@brampton.ca](mailto:reconnects@brampton.ca) ਤੇ ਸੰਪਰਕ ਕਰੋ।

#### ਸਿਟੀ ਦੀ ਫੈਸਿਲਿਟੀਜ਼ ਦਾ ਬੰਦ ਹੋਣਾ

COVID-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, ਸਿਟੀ ਹਾਲ (City Hall), ਰੇਕ੍ਰੀਏਸ਼ਨ ਐਂਡ ਕਮਿਊਨਿਟੀ ਸੈਂਟਰਸ (Recreation and Community Centres), ਪਰਫੋਰਮਿੰਗ ਆਰਟਸ ਥਾਵਾਂ (Performing Arts Venues) ਅਤੇ ਬ੍ਰੈਂਪਟਨ ਲਾਇਬ੍ਰੇਰੀ (Brampton Library) ਬ੍ਰਾਂਚਾਂ ਸਮੇਤ ਸਿਟੀ ਦੀਆਂ ਸਾਰੀਆਂ ਫੈਸਿਲਿਟੀਜ਼, 16 ਮਾਰਚ ਤੋਂ 5 ਅਪ੍ਰੈਲ ਤੱਕ ਬੰਦ ਰਹਿਣਗੀਆਂ।

#### ਕਾਉਂਸਿਲ ਮੀਟਿੰਗਾਂ

16 ਮਾਰਚ ਤੋਂ 5 ਅਪ੍ਰੈਲ ਤੱਕ, ਸਿਟੀ ਕਾਉਂਸਿਲ (City Council), ਕਮੇਟੀ ਆਫ ਕਾਉਂਸਿਲ (Committee of Council) ਅਤੇ ਕਮੇਟੀ ਆਫ ਐਡਜਸਟਮੈਂਟ (Committee of Adjustment) ਦੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ।

#### ਦ ਰੋਜ਼ ਬ੍ਰੈਂਪਟਨ

ਦ ਰੋਜ਼ ਬ੍ਰੈਂਪਟਨ (The Rose Brampton) ਸਮੇਤ, ਸਿਟੀ ਆਫ ਬ੍ਰੈਂਪਟਨ ਦੀਆਂ ਸਾਰੀਆਂ ਪਰਫੋਰਮਿੰਗ ਆਰਟਸ ਥਾਵਾਂ ਵਿਖੇ ਹੋਣ ਵਾਲੇ ਸਾਰੇ ਕਾਰਜਕਰਮ, 16 ਮਾਰਚ ਤੋਂ 5 ਅਪ੍ਰੈਲ ਤੱਕ ਰੱਦ ਜਾਂ ਸਥਗਿਤ ਕਰ ਦਿੱਤੇ ਗਏ ਹਨ। ਪਰਫੋਰਮਿੰਗ ਆਰਟਸ ਥਾਵਾਂ 5 ਅਪ੍ਰੈਲ, 2020 ਤੱਕ ਆਮ ਲੋਕਾਂ ਲਈ ਬੰਦ ਰਹਿਣਗੀਆਂ।



ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸੰਚਾਲਨ ਸਮੇਂ (ਸੋਮਵਾਰ ਤੋਂ ਸ਼ਨੀਵਾਰ, ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ) ਦੇ ਦੌਰਾਨ ਦ ਰੋਜ਼ ਬ੍ਰੈਂਪਟਨ ਦੇ ਬੋਕਸ ਆਫਿਸ (Box Office) ਨੂੰ 905 874 2800 ਐਕਸਟੈਂਸ਼ਨ 62803 ਅਤੇ 62804 ਤੇ ਸੰਪਰਕ ਕਰੋ ਜਾਂ [boxoffice@brampton.ca](mailto:boxoffice@brampton.ca) ਤੇ ਈਮੇਲ ਕਰੋ।

### ਮਹੱਤਵਪੂਰਣ ਸੇਵਾਵਾਂ

ਸਾਡੇ ਭਾਈਚਾਰੇ ਦੇ ਸਹਿਯੋਗ ਲਈ, ਸਾਰੀਆਂ ਮਹੱਤਵਪੂਰਣ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਇਹਨਾਂ ਵਿੱਚ ਸ਼ਾਮਲ ਹਨ, ਫਾਇਰ ਐਂਡ ਐਮਰਜੈਂਸੀ ਸਰਵਿਸਿਜ (Fire and Emergency Services), ਬ੍ਰੈਂਪਟਨ ਟ੍ਰਾਂਜ਼ਿਟ (Brampton Transit), ਟ੍ਰੈਫਿਕ ਸਰਵਿਸਿਜ (Traffic Services), ਬਾਇ-ਲਾਅ ਐਨਫੋਰਸਮੈਂਟ (By-Law Enforcement), ਰੋਡ ਓਪਰੇਸ਼ਨਸ (Road Operations), ਸਿਕਿਓਰਿਟੀ ਸਰਵਿਸਿਜ (Security Services), ਐਨੀਮਲ ਸਰਵਿਸਿਜ (Animal Services) ਅਤੇ ਪੀ.ਓ.ਏ. ਕੋਰਟਸ (POA Courts)।

ਸਾਡੇ ਕਰਮਚਾਰੀਆਂ ਅਤੇ ਨਿਵਾਸੀਆਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਸਿਟੀ, ਬੱਸਾਂ, ਫੈਸਿਲਿਟੀ ਅਤੇ ਟਰਮੀਨਲਾਂ ਦੀ ਵੱਧ ਵਾਰ ਸਫਾਈ ਕਰਵਾ ਰਹੀ ਹੈ ਅਤੇ ਉਹਨਾਂ ਨੂੰ ਰੋਗਾਣੂ ਮੁਕਤ ਕਰਵਾ ਰਹੀ ਹੈ।

### ਐਮਰਜੈਂਸੀ ਓਪਰੇਸ਼ਨਸ ਸੈਂਟਰ – ਸਿਟੀ ਆਫ ਬ੍ਰੈਂਪਟਨ ਦੀ ਐਮਰਜੈਂਸੀ ਪ੍ਰਤੀਕਿਰਿਆ ਯੋਜਨਾ ਸਕਿਰਿਆ ਕਰ ਦਿੱਤੀ ਗਈ ਹੈ

ਸਿਟੀ ਆਫ ਬ੍ਰੈਂਪਟਨ ਲਗਾਤਾਰ ਪੀਲ ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਕਰ ਰਹੀ ਹੈ। ਹਾਲਾਂਕਿ ਸਿਟੀ ਵਿੱਚ COVID-19 ਦੀ ਕੋਈ ਅਧਿਕਾਰਤ ਐਮਰਜੈਂਸੀ ਘੋਸ਼ਿਤ ਨਹੀਂ ਹੋਈ ਹੈ, ਫਿਰ ਵੀ ਬ੍ਰੈਂਪਟਨ ਦੇ ਐਮਰਜੈਂਸੀ ਮੈਨੇਜਮੈਂਟ ਆਫਿਸ (Emergency Management Office) ਨੇ, ਸਿਟੀ ਆਫ ਬ੍ਰੈਂਪਟਨ ਦੀ ਐਮਰਜੈਂਸੀ ਪ੍ਰਤੀਕਿਰਿਆ ਯੋਜਨਾ ਹੁਣ ਪੱਧਰ 2 ਤੇ ਸਕਿਰਿਆ ਕਰ ਦਿੱਤੀ ਹੈ। ਇਹ ਫੈਸਲਾ, ਰੋਕਥਾਮ ਅਤੇ ਨਿਯੰਤਰਣ ਲਈ ਸਮਰਪਿਤ ਖਾਸ ਵਸੀਲਿਆਂ ਨੂੰ ਵੱਧ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

### COVID-19 ਅਸੈਸਮੈਂਟ ਸੈਂਟਰ – ਪੀਲ ਮੈਮੋਰੀਅਲ

ਵਿਲੀਅਮ ਓਸਲਰ ਹੈਲਥ ਸਿਸਟਮ (William Osler Health System) ਨੇ ਸਾਡੇ ਭਾਈਚਾਰੇ ਵਿੱਚ COVID-19 ਦੇ ਸੰਭਾਵੀ ਲੱਛਣਾਂ ਵਾਲੇ ਲੋਕਾਂ ਦੀ ਸਕ੍ਰੀਨਿੰਗ ਅਤੇ ਮੁਲਾਂਕਣ ਲਈ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ (Peel Memorial Centre for Integrated Health and Wellness) ਵਿਖੇ COVID-19 ਅਸੈਸਮੈਂਟ ਸੈਂਟਰ (COVID-19 Assessment Centre) ਖੋਲ੍ਹਿਆ ਹੈ। ਓਸਲਰ ਅਸੈਸਮੈਂਟ ਸੈਂਟਰ (Osler Assessment Centre), ਬਿਨਾਂ ਮੁਲਾਕਾਤ ਤੈਅ ਕੀਤੇ ਆਉਣ ਵਾਲਾ ਕਲੀਨਿਕ ਨਹੀਂ ਹੈ। ਅਸੈਸਮੈਂਟ ਸੈਂਟਰ ਦਾ ਸਮਾਂ ਦੁਪਹਿਰ ਬਾਅਦ 2 ਵਜੇ ਤੋਂ ਰਾਤ 8 ਵਜੇ ਤੱਕ ਹੈ। ਇਹ ਹਫ਼ਤੇ ਦੇ ਸੱਤ ਦਿਨ ਖੁੱਲ੍ਹਦਾ ਹੈ। ਇਹ ਫੈਸਿਲਿਟੀ, ਪੀਲ ਮੈਮੋਰੀਅਲ ਦੇ ਆਪਣੇ ਖੇਤਰ ਵਿੱਚ ਹੀ ਸਥਿਤ ਹੈ ਅਤੇ ਇਹ ਉਹਨਾਂ ਦੂਜੇ ਰੋਗੀਆਂ ਤੇ ਅਸਰ ਨਹੀਂ ਆਉਂਦਾ, ਜੋ ਇੱਥੇ ਅਰਜੈਂਟ ਕੇਅਰ ਸੈਂਟਰ (Urgent Care Centre) ਜਾਂ ਬਾਹਰ ਰੋਗੀ ਸੇਵਾਵਾਂ ਲਈ ਆਉਂਦੇ ਹਨ। ਪੀਲ ਮੈਮੋਰੀਅਲ ਤਦ ਵੀ ਦੇਖਭਾਲ ਪ੍ਰਾਪਤ ਕਰਨ ਲਈ ਸੁਰੱਖਿਅਤ ਥਾਂ ਹੈ।

ਸਿਟੀ ਦੇ ਕਾਰਜਕਰਮਾਂ ਅਤੇ ਪ੍ਰੋਗਰਾਮਿੰਗ ਵਿੱਚ ਸ਼ਾਮਲ ਹੋਣ ਲਈ, ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ [ਪੀਲ ਪਬਲਿਕ ਹੈਲਥ ਵੱਲੋਂ ਸਿਫਾਰਿਸ਼ ਕੀਤੀਆਂ ਸਫਾਈ ਸਬੰਧੀ ਪੱਧਤੀਆਂ \(Peel Public Health's recommended hygiene practices\)](#) ਦੀ ਪਾਲਣਾ ਕਰਨ:

- ਜੇਕਰ ਤੁਹਾਨੂੰ [ਖੁਦ ਦਾ ਨਿਰੀਖਣ \(self-monitor\)](#) ਕਰਨ ਲਈ ਆਖਿਆ ਗਿਆ ਹੈ, ਤਾਂ ਕਿਰਪਾ ਕਰਕੇ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਦੀ ਸਲਾਹ ਦੀ ਪਾਲਣਾ ਕਰੋ।
- ਵਾਰ-ਵਾਰ, ਸਾਬੁਣ ਅਤੇ ਪਾਣੀ ਨਾਲ ਆਪਣੇ ਹੱਥ ਧੋਵੋ ਜਾਂ ਅਲਕੋਹਲ ਵਾਲੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।



- ਜਿੱਥੋਂ ਤੱਕ ਹੋ ਸਕੇ, ਆਪਣੀਆਂ ਅੱਖਾਂ, ਮੂੰਹ ਅਤੇ ਨੱਕ ਨੂੰ ਛੂਹਣ ਤੋਂ ਬਚੋ।
- ਬੀਮਾਰ ਲੋਕਾਂ ਅਤੇ ਉਹਨਾਂ ਦੀਆਂ ਵਸਤਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
- ਖੰਘਦੇ ਸਮੇਂ ਅਤੇ ਨਿੱਛਾਂ ਮਾਰਦੇ ਸਮੇਂ ਮੂੰਹ ਨੂੰ ਟਿਸੂ ਪੇਪਰ ਨਾਲ ਢਕੋ। ਜੇਕਰ ਤੁਹਾਡੇ ਕੋਲ ਟਿਸੂ ਪੇਪਰ ਨਹੀਂ ਹੈ, ਤਾਂ ਖੰਘਦੇ ਸਮੇਂ ਅਤੇ ਨਿੱਛਾਂ ਮਾਰਦੇ ਸਮੇਂ ਮੂੰਹ ਨੂੰ ਆਪਣੀ ਬਾਂਹ ਦੇ ਉੱਪਰਲੇ ਪਾਸੇ ਜਾਂ ਕੂਹਣੀ ਨਾਲ ਢਕੋ, ਆਪਣੇ ਹੱਥਾਂ ਨਾਲ ਨਹੀਂ। ਖੰਘਣ ਜਾਂ ਨਿੱਛਾਂ ਮਾਰਨ ਤੋਂ ਬਾਅਦ ਆਪਣੇ ਹੱਥ ਧੋਵੋ।
- ਆਪਣੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨ ਸਿਸਟਮ) ਨੂੰ ਵਧਾਉਣ ਲਈ, ਸਿਹਤਮੰਦ ਭੋਜਨ, ਕਸਰਤ ਅਤੇ ਪੂਰੀ ਨੀਂਦ ਜਿਹੀਆਂ ਗਤੀਵਿਧੀਆਂ ਨਾਲ ਸਿਹਤਮੰਦ ਜੀਵਨਸ਼ੈਲੀ ਕਾਇਮ ਕਰੋ।
- ਫਲੂ ਦਾ ਟੀਕਾ (ਸ਼ੋਟ) ਲਗਵਾਓ। COVID-19 ਦੇ ਮੁਕਾਬਲੇ ਤੁਹਾਨੂੰ ਇੰਫਲੂਐਂਜ਼ਾ ਹੋਣ ਦੀ ਵੱਧ ਸੰਭਾਵਨਾ ਹੈ। ਬੀਮਾਰ ਪੈਣ ਨਾਲ ਹੋਰਾਂ ਕੀਟਾਣੂਆਂ ਵਾਸਤੇ ਤੁਹਾਡੀ ਇਮਿਊਨਿਟੀ ਘੱਟ ਹੋ ਜਾਂਦੀ ਹੈ।
- ਜੇਕਰ ਤੁਹਾਨੂੰ ਖੁਦ ਨੂੰ ਦੂਜਿਆਂ ਤੋਂ ਵੱਖਰੇ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਦੀ ਸਲਾਹ ਦੀ ਪਾਲਣਾ ਕਰੋ।

ਸਿਟੀ ਆਫ ਬ੍ਰੈਂਪਟਨ, COVID-19 ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਲਗਾਤਾਰ ਪੀਲ ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਕਰ ਰਹੀ ਹੈ। ਬਿਲਕੁੱਲ ਤਾਜ਼ਾ ਜਾਣਕਾਰੀ [www.peelregion.ca/coronavirus](http://www.peelregion.ca/coronavirus) ਤੇ ਉਪਲਬਧ ਹੈ।

### ਮੇਅਰ ਪੈਟਰਿਕ ਬ੍ਰਾਊਨ ਵੱਲੋਂ ਸੁਨੇਹਾ

“ਸਿਟੀ ਆਫ ਬ੍ਰੈਂਪਟਨ COVID-19 ਨੂੰ ਫੈਲਣ ਤੋਂ ਘੱਟ ਕਰਨ ਲਈ, ਸੇਵਾਵਾਂ ਅਤੇ ਫੈਸਿਲਿਟੀਜ਼ ਨੂੰ ਬੰਦ ਕਰਨ ਅਤੇ ਕਾਰਜਕਰਮਾਂ ਅਤੇ ਪ੍ਰੋਗਰਾਮਿੰਗ ਨੂੰ ਸਥਿਰਤਾ ਕਰਨ ਦੇ ਵਾਧੂ ਕਦਮ ਚੁੱਕ ਰਹੀ ਹੈ। ਇਹ ਵਾਧੂ ਕਦਮ ਬ੍ਰੈਂਪਟਨ ਦੇ ਨਿਵਾਸੀਆਂ ਦੀ ਸੁਰੱਖਿਆ ਅਤੇ ਸਿਹਤ ਦੀ ਰੱਖਿਆ ਕਰਨਗੇ। ਅਸੀਂ ਸੇਵਾਵਾਂ ਅਤੇ ਫੈਸਿਲਿਟੀਜ਼ ਦੇ ਬੰਦ ਰਹਿਣ ਨਾਲ ਨਿਵਾਸੀਆਂ ਤੇ ਹੋਣ ਵਾਲੇ ਅਸਰ ਨੂੰ ਸਮਝਦੇ ਹਾਂ ਅਤੇ ਲਗਾਤਾਰ ਇਸ ਵਧਦੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਾਂ ਅਤੇ ਇਸਲਈ ਪ੍ਰਤੀਕਿਰਿਆ ਕਰ ਰਹੇ ਹਾਂ। ਅਸੀਂ ਸਾਰੇ ਨਿਵਾਸੀਆਂ ਨੂੰ ਸਲਾਹ ਦਿੰਦੇ ਹਾਂ ਉਹ ਸਿਫਾਰਿਸ਼ ਕੀਤੀਆਂ ਸਫਾਈ ਸਬੰਧੀ ਪੱਧਤੀਆਂ ਦੀ ਪਾਲਣਾ ਕਰਨ ਅਤੇ ਬ੍ਰੈਂਪਟਨ ਟ੍ਰਾਂਜ਼ਿਟ ਦੀ ਗੈਰ-ਜ਼ਰੂਰੀ ਵਰਤੋਂ ਨਾ ਕਰਨ।”

### ਹੋਰ ਜਾਣਕਾਰੀ:

- [ਸਿਟੀ ਆਫ ਬ੍ਰੈਂਪਟਨ ਸੀ.ਓ.ਵੀ.ਆਈ.ਡੀ.-19 \(City of Brampton COVID-19\)](#)
- [ਅੱਪਡੇਟ 2: ਸਿਟੀ ਆਫ ਬ੍ਰੈਂਪਟਨ ਸੀ.ਓ.ਵੀ.ਆਈ.ਡੀ.-19 ਤੋਂ ਬਚਾਅ ਲਈ ਸਿਹਤ ਅਤੇ ਸੁਰੱਖਿਆ ਸਬੰਧੀ ਵਾਧੂ ਉਪਾਅ ਕਰ ਰਹੀ ਹੈ \(Update 2: City of Brampton taking additional health and safety measures against COVID-19\)](#)
- [ਪੀਲ ਪਬਲਿਕ ਹੈਲਥ – ਨੋਵਲ ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) \(Peel Public Health – Novel Coronavirus\) \(COVID-19\)](#)
- [ਸਿਟੀ ਆਫ ਬ੍ਰੈਂਪਟਨ – ਸਰਵਿਸ ਸੂਚਨਾ ਅੱਪਡੇਟ 1 \(City of Brampton – Service Information Update 1\)](#)
- [ਸੀ.ਓ.ਵੀ.ਆਈ.ਡੀ.-19 ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ ਵਿਖੇ ਅਸੈਸਮੈਂਟ ਸੈਂਟਰ \(COVID-19 Assessment Centre at Peel Memorial Centre for Integrated Health and Wellness\)](#)
- [ਪ੍ਰੋਵਿੰਸ ਆਫ ਓਨਟਾਰੀਓ: ਮਿਨਿਸਟਰੀ ਆਫ ਹੈਲਥ – ਨੋਵਲ ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) \(Province of Ontario: Ministry of Health – Novel Coronavirus\) \(COVID-19\)](#)
- [ਕੈਨੇਡਾ ਸਰਕਾਰ – ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) ਅੱਪਡੇਟ \(Government of Canada - Coronavirus \(COVID-19\) Update\)](#)
- [ਵਿਸ਼ਵ ਸਿਹਤ ਸੰਗਠਨ – ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) ਅੱਪਡੇਟ \(World Health Organization – Coronavirus \(COVID-19\) Update\)](#)

-30-

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)